

BC 1 Call ਕੀ ਹੈ?

ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਤੇਲ ਅਤੇ ਗੈਸ, ਪਾਣੀ ਅਤੇ ਸੀਵਰੇਜ, ਬਿਜਲੀ, ਅਤੇ ਦੂਰ ਸੰਚਾਰ ਸੇਵਾਵਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣ ਲਈ ਵਰਤੀਆਂ ਜਾਂਦੀਆਂ ਜ਼ਮੀਨ ਹੇਠਾਂ ਪਾਈਪਾਂ ਅਤੇ ਕੇਬਲਾਂ ਦਾ ਇੱਕ ਵਿਸ਼ਾਲ ਨੈੱਟਵਰਕ ਹੈ। ਪੁਟਾਈ ਕਰਨ ਤੋਂ ਪਹਿਲਾਂ, BC 1 Call ਨੂੰ ਥਾਂ ਪਤਾ ਕਰਨ ਦੀ ਬੇਨਤੀ ਕਰਕੇ, ਪਤਾ ਕਰੋ ਕਿ ਤੁਹਾਡੀ ਸਾਈਟ ਦੇ ਹੇਠਾਂ ਕੀ ਦੱਬਿਆ ਹੋਇਆ ਹੈ।

BC 1 Call ਪੁਟਾਈ ਕਰਨ ਵਾਲੇ ਭਾਈਚਾਰੇ ਅਤੇ ਜ਼ਮੀਨ ਹੇਠਲੇ ਬੁਨਿਆਦੀ ਢਾਂਚੇ ਦੇ ਮਾਲਕਾਂ ਵਿਚਕਾਰ ਇੱਕ ਲਿੰਕ ਹੈ। BC 1 Call ਨਾਲ ਸੰਪਰਕ ਕਰਕੇ, ਨਿੱਜੀ ਜ਼ਮੀਨ ਦੇ ਮਾਲਕ ਅਤੇ ਵਪਾਰਕ ਪੁਟਾਈ ਕਰਨ ਵਾਲੇ ਸੱਟ ਲੱਗਣ ਅਤੇ ਜਾਇਦਾਦ ਦੇ ਨੁਕਸਾਨ ਦੇ ਖਤਰੇ ਨੂੰ ਘਟਾਉਂਦੇ ਹਨ।

ਪਤਾ ਲਗਾਉਣ ਦੀਆਂ ਬੇਨਤੀਆਂ

 www.bc1c.ca

 1-800-474-6886

“

ਕੰਮ ਵਾਲੀ ਥਾਂ 'ਤੇ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਅਸੀਂ BC1C ਦਾ ਇੱਕ ਅਜਿਹੀ ਸੇਵਾ ਦੇ ਰੂਪ ਵਿੱਚ ਸਮਰਥਨ ਕਰਦੇ ਹਾਂ ਜੋ ਕਰਮਚਾਰੀਆਂ ਦੀ ਸੁਰੱਖਿਆ ਵਿੱਚ ਵਾਧਾ ਕਰੇਗੀ।

BC ਕਨਸਟ੍ਰਕਸ਼ਨ ਐਸੋਸੀਏਸ਼ਨ



ਅਸੀਂ ਕੌਣ ਹਾਂ?

BC 1 Call ਦਾ ਸੰਚਾਲਨ ਇੱਕ ਵਲੰਟੀਅਰ ਬੋਰਡ ਆਫ਼ ਡਾਇਰੈਕਟਰਜ਼ (Board of Directors) ਦੁਆਰਾ ਕੀਤਾ ਜਾਂਦਾ ਹੈ। ਸਾਡੀ ਮੈਂਬਰਸ਼ਿਪ ਵਿੱਚ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਜ਼ਮੀਨ ਹੇਠਲੇ ਬੁਨਿਆਦੀ ਢਾਂਚੇ ਦੇ ਸਹੂਲਤਾਂ (ਯੂਟਿਲਟੀਜ਼) ਦੇ ਮਾਲਕ ਸ਼ਾਮਲ ਹਨ, ਜਿਨ੍ਹਾਂ ਵਿੱਚ ਹੇਠਾਂ ਦਿੱਤੇ ਸ਼ਾਮਲ ਹਨ: ਮਿਊਨੀਸਪੈਲਟੀਆਂ, ਖੇਤਰੀ ਜ਼ਿਲ੍ਹੇ, ਫਸਟ ਨੇਸ਼ਨਜ਼, ਤੇਲ, ਗੈਸ ਅਤੇ ਊਰਜਾ, ਦੂਰ-ਸੰਚਾਰ, ਸੁਧਾਰ/ਵਾਟਰ ਜ਼ਿਲ੍ਹੇ ਅਤੇ ਹੋਰ। ਮੈਂਬਰਾਂ ਦੀ ਪੂਰੀ ਸੂਚੀ ਦੇਖਣ ਲਈ bc1c.ca 'ਤੇ ਜਾਓ।

BC 1 CALL ਸੁਨੇਹੇ ਦੇ ਸਮਰਥਕ

- BC ਆਇਲ ਐਂਡ ਗੈਸ ਕਮਿਸ਼ਨ (BC Oil and Gas Commission) (BCOGC)
- ਨੈਸ਼ਨਲ ਐਨਰਜੀ ਬੋਰਡ (National Energy Board) (NEB)
- ਟੈਕਨੀਕਲ ਸੇਫਟੀ BC (Technical Safety BC)
- WorkSafeBC

ਸੋਸ਼ਲ ਮੀਡੀਆ

   | @BC1Call

ਡਾਕ ਪਤਾ

BC 1 Call
9768 Third St
Sidney, BC V8L 3A4

ਪੁੱਟਣ ਤੋਂ
ਪਹਿਲਾਂ
ਕਲਿੱਕ ਜਾਂ
ਕਾਲ ਕਰੋ।

BC 1
CALL

BC 1 Call ਨੂੰ ਕਿਉਂ ਵਰਤੀਏ?

ਜਦੋਂ ਜ਼ਮੀਨ ਹੇਠਲੀਆਂ ਸਹੂਲਤਾਂ ਦੀ ਗੱਲ ਆਉਂਦੀ ਹੈ, ਤਾਂ ਛੋਟੀ ਜਿਹੀ ਘਟਨਾ ਗੰਭੀਰ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਤੁਹਾਡੇ ਪਿਛਲੇ ਵਿਹੜੇ ਵਿੱਚ ਜ਼ਮੀਨ ਨਾਲ ਕੋਈ ਛੇੜਛਾੜ ਵੀ ਓਨੀ ਹੀ ਗੰਭੀਰ ਹੋ ਸਕਦੀ ਹੈ ਜਿੰਨੀ ਕਿਸੇ ਉਸਾਰੀ ਵਾਲੀ ਥਾਂ 'ਤੇ ਜ਼ਮੀਨ ਨਾਲ ਛੇੜਛਾੜ। ਭਾਵੇਂ ਤੁਸੀਂ ਇੱਕ ਸੁਰੱਖਿਆ ਕੰਧ ਬਣਾਉਣ, ਕੋਈ ਰੁੱਖ ਲਗਾਉਣ ਜਾਂ ਵਾੜ ਦੇ ਖੰਭੇ ਲਗਾਉਣ ਦੀ ਯੋਜਨਾ ਬਣਾ ਰਹੇ ਹੋ, ਆਪਣੀ, ਆਪਣੇ ਪਰਿਵਾਰ, ਗੁਆਂਢੀਆਂ ਅਤੇ ਜਾਇਦਾਦ ਦੀ ਰੱਖਿਆ ਕਰਨ ਲਈ ਪੁਟਾਈ ਕਰਨ ਤੋਂ ਪਹਿਲਾਂ ਕਲਿੱਕ, ਕਾਲ ਜਾਂ ਜਾਂਚ ਕਰਨਾ ਯਾਦ ਰੱਖੋ।

ਜ਼ਮੀਨ ਹੇਠਲੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦੇ ਨਤੀਜੇ:

- ਜਾਨੀ ਨੁਕਸਾਨ / ਵਿਅਕਤੀਗਤ ਸੱਟ
- ਵਾਤਾਵਰਣਕ ਦੂਸ਼ਣ
- ਧਮਾਕਾ, ਅੱਗ, ਹੜ੍ਹ ਜਾਂ ਜ਼ਹਿਰੀਲੀ ਗੈਸ ਦਾ ਨਿਕਲਣਾ
- ਰਿਹਾਇਸ਼ੀ ਖੇਤਰ ਨੂੰ ਖਾਲੀ ਕਰਾਉਣਾ
- ਜ਼ਰੂਰੀ ਸੇਵਾਵਾਂ ਵਿੱਚ ਵਿਘਨ
- ਮੁਕੱਦਮੇ / ਡਾਕਟਰੀ ਖਰਚੇ / ਕਾਨੂੰਨੀ ਖਰਚੇ
- ਜੁਰਮਾਨੇ / ਜੇਲ ਦੀਆਂ ਸਜ਼ਾਵਾਂ

ਗਲਤੀ ਨਾਲ ਹੋਏ ਨੁਕਸਾਨ ਦੇ ਨਤੀਜੇ ਵਜੋਂ ਸਿਰਫ ਸਹੂਲਤ ਦੇ ਮਾਲਕਾਂ ਅਤੇ ਸੰਚਾਲਕਾਂ ਅਤੇ ਨੁਕਸਾਨ ਲਈ ਜ਼ਿੰਮੇਵਾਰ ਧਿਰਾਂ ਲਈ ਹੀ ਨਹੀਂ, ਬਲਕਿ ਟੈਕਸਦਾਤਾ ਅਤੇ ਸਹੂਲਤ ਵਰਤਣ ਵਾਲਿਆਂ ਲਈ ਵੀ ਵੱਡੇ ਖਰਚੇ ਹੋ ਸਕਦੇ ਹਨ।

BC1C ਨੂੰ ਕਿਵੇਂ ਵਰਤਣਾ ਹੈ

1 ਆਪਣੇ ਪ੍ਰੋਜੈਕਟ ਬਾਰੇ ਜਾਣਕਾਰੀ ਦੇ ਕੇ ਥਾਂ ਪਤਾ ਕਰਨ ਦੀ ਬੇਨਤੀ ਕਰਨ ਵਾਸਤੇ **bc1c.ca** 'ਤੇ ਜਾਓ ਜਾਂ **1-800-474-6886** 'ਤੇ ਕਾਲ ਕਰੋ।

2 ਜਦੋਂ ਤੁਹਾਡਾ ਪੁਟਾਈ ਦਾ ਖੇਤਰ ਨਿਰਧਾਰਤ ਕਰ ਲਿਆ ਜਾਂਦਾ ਹੈ, BC 1 Call ਦਾ ਡੈਮੇਜ ਪ੍ਰੀਵੈਨਸ਼ਨ ਏਜੰਟ (Damage Prevention Agent) ਨਿਸ਼ਾਨਦੇਹੀ ਕਰ ਸਕਦਾ ਹੈ ਕਿ ਤੁਹਾਡੀ ਸਾਈਟ ਦੇ ਹੇਠਾਂ ਜਾਂ ਨੇੜੇ ਸਾਡੇ ਮੈਂਬਰਾਂ ਵਿੱਚੋਂ ਕਿਸ ਦੀਆਂ ਸੇਵਾਵਾਂ ਹਨ।

3 ਤੁਹਾਨੂੰ ਤੁਹਾਡੇ ਪ੍ਰੋਜੈਕਟ ਦੇ ਵੇਰਵਿਆਂ ਅਤੇ ਤੁਹਾਡੇ ਖੇਤਰ ਵਿੱਚ ਜ਼ਮੀਨ ਹੇਠਲੀਆਂ ਸਹੂਲਤਾਂ ਵਾਲੇ ਸਾਡੇ ਮੈਂਬਰਾਂ ਦੇ ਨਾਵਾਂ ਦੇ ਨਾਲ ਪੁਸ਼ਟੀ ਮਿਲੇਗੀ। ਤੁਹਾਨੂੰ ਕਿਸੇ ਹੋਰ ਧਿਰਾਂ ਨਾਲ ਸੰਪਰਕ ਕਰਨ ਦੀ ਵੀ ਸਲਾਹ ਦਿੱਤੀ ਜਾਏਗੀ ਜਿਨ੍ਹਾਂ ਦੀਆਂ ਤੁਹਾਡੇ ਪੁਟਾਈ ਦੇ ਖੇਤਰ ਵਿੱਚ ਜ਼ਮੀਨ ਹੇਠਲੀਆਂ ਸਹੂਲਤਾਂ ਹੋ ਸਕਦੀਆਂ ਹਨ।

4 ਜਦੋਂ ਸਾਡੀਆਂ ਮੈਂਬਰ ਕੰਪਨੀਆਂ ਨੂੰ ਤੁਹਾਡੇ ਪੁਟਾਈ ਦੇ ਪ੍ਰੋਜੈਕਟ ਦਾ ਨੋਟਿਸ ਮਿਲ ਜਾਂਦਾ ਹੈ, ਤਾਂ ਉਹ 3 ਕਾਰੋਬਾਰੀ ਦਿਨਾਂ ਦੇ ਅੰਦਰ ਨਕਸ਼ੇ ਜਾਂ ਡਰਾਇੰਗ ਨਾਲ ਜਵਾਬ ਦੇਣਗੀਆਂ, ਜਾਂ ਪੱਟ ਜਾਂ ਝੰਡਿਆਂ ਦੀ ਵਰਤੋਂ ਕਰਕੇ ਜ਼ਮੀਨ 'ਤੇ ਉਸ ਜਗ੍ਹਾ 'ਤੇ ਨਿਸ਼ਾਨ ਲਗਾਉਣਗੀਆਂ ਜਿੱਥੇ ਜ਼ਮੀਨ ਹੇਠਾਂ ਉਹਨਾਂ ਦੀਆਂ ਸਹੂਲਤਾਂ ਹੋਣਗੀਆਂ।

ਇਸ ਵਿੱਚ ਕਿੰਨਾ ਖਰਚਾ ਆਉਂਦਾ ਹੈ?

\$0 ਇਸ ਪ੍ਰਕਿਰਿਆ ਨਾਲ ਜੁੜੀ ਕਿਸੇ ਵੀ ਚੀਜ਼ ਲਈ ਤੁਹਾਡੇ ਲਈ ਕੋਈ ਖਰਚੇ ਜਾਂ ਲਾਗਤਾਂ ਨਹੀਂ ਹਨ।

ਮੈਂਬਰਸ਼ਿਪ

ਪੁਟਾਈ ਕਰਨ ਵਾਲੇ ਭਾਈਚਾਰੇ ਦੀ ਸੁਰੱਖਿਆ ਦੇ ਹਿੱਤ ਵਿੱਚ, ਅਸੀਂ ਜ਼ਮੀਨ ਹੇਠਲੀਆਂ ਸਹੂਲਤਾਂ ਦੇ ਸਾਰੇ ਮਾਲਕਾਂ ਨੂੰ ਵਨ ਕਾਲ (1 Call) ਸਿਸਟਮ ਦੇ ਮੈਂਬਰ ਬਣਨ ਲਈ ਉਤਸ਼ਾਹਿਤ ਕਰਦੇ ਹਾਂ।

BC 1 Call ਦੇ ਮੈਂਬਰ ਬਣਨ ਨਾਲ, ਤੁਸੀਂ ਇੱਕ ਕੁਸ਼ਲ ਸੇਫਟੀ ਟੀਮ ਦਾ ਹਿੱਸਾ ਬਣ ਜਾਂਦੇ ਹੋ ਜਿਸ ਨਾਲ ਜਾਨ ਚਲੇ ਜਾਣ, ਵਿਅਕਤੀਗਤ ਸੱਟ ਲੱਗਣ, ਵਾਤਾਵਰਣ ਨੂੰ ਨੁਕਸਾਨ ਅਤੇ ਸੇਵਾ ਵਿੱਚ ਵਿਘਨ ਦੇ ਖਤਰੇ ਨੂੰ ਘੱਟ ਕੀਤਾ ਜਾਂਦਾ ਹੈ।

ਮੈਂਬਰ ਬਣਨ ਦੇ ਲਾਭ

- ਸਹੂਲਤ ਨੂੰ ਨੁਕਸਾਨ ਪਹੁੰਚਣ ਦੇ ਖਤਰੇ ਅਤੇ ਬੰਦ ਹੋਣ ਦੇ ਸਮੇਂ ਨੂੰ ਘਟਾਓ, ਨਾਲ ਹੀ ਸੁਰੱਖਿਆ ਵਿੱਚ ਸੁਧਾਰ ਕਰੋ ਅਤੇ ਮੁਕੱਦਮੇਬਾਜ਼ੀ ਅਤੇ ਮੁਆਵਜ਼ੇ ਦੇ ਖਰਚਿਆਂ ਨੂੰ ਘੱਟ ਕਰੋ
- ਪੁਟਾਈ ਕਰਨ ਵਾਲਿਆਂ ਤੋਂ ਜਾਣਕਾਰੀ ਪ੍ਰਾਪਤ ਕਰਨ ਦੀਆਂ ਪ੍ਰਕਿਰਿਆਵਾਂ ਦਾ ਮਿਆਰੀਕਰਨ ਕਰਕੇ ਖਰਚਿਆਂ ਨੂੰ ਘਟਾਉਣ ਦਾ ਮੌਕਾ
- ਯੋਜਨਾਬੱਧ ਪੁਟਾਈ ਦੀ ਗਤੀਵਿਧੀ ਬਾਰੇ ਅਗਾਊਂ ਨੋਟਿਸ
- ਇਸ਼ਤਿਹਾਰਬਾਜ਼ੀ ਪ੍ਰੋਗਰਾਮਾਂ ਨੂੰ ਮਜ਼ਬੂਤ ਬਣਾ ਕੇ ਜ਼ਮੀਨ ਨਾਲ ਛੇੜਛਾੜ ਕਰਨ ਦੇ ਅੰਦਰੂਨੀ ਖ਼ਤਰਿਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦਾ ਮੌਕਾ
- ਪੁਟਾਈ ਕਰਨ ਵਾਲੇ ਭਾਈਚਾਰੇ ਨਾਲ ਸੰਬੰਧਾਂ ਨੂੰ ਮਜ਼ਬੂਤ ਕਰੋ
- ਸਾਂਝੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਜ਼ਮੀਨ ਹੇਠਲੀਆਂ ਸਹੂਲਤਾਂ ਦੇ ਦੂਜੇ ਮਾਲਕਾਂ ਅਤੇ ਸੰਚਾਲਕਾਂ ਨਾਲ ਕੰਮ ਕਰਨ ਦਾ ਮੌਕਾ

BC 1 Call ਕੋਲ ਬ੍ਰਿਟਿਸ਼ ਕੋਲੰਬੀਆ ਵਿੱਚ 350 ਤੋਂ ਵੱਧ ਮੈਂਬਰ ਹਨ ਜਿਨ੍ਹਾਂ ਵਿੱਚ ਮਿਊਂਸਿਪਲਟੀਆਂ, ਸੰਚਾਰ ਸੇਵਾ ਪ੍ਰਦਾਤਾ, ਗੈਸ ਅਤੇ ਪਾਈਪਲਾਈਨ ਕੰਪਨੀਆਂ ਅਤੇ ਸਿੱਜਾਈ ਅਤੇ ਸੁਧਾਰ ਜਿਲ੍ਹੇ ਸ਼ਾਮਲ ਹਨ।

ਵਧੇਰੇ ਜਾਣਕਾਰੀ ਲਈ, ਅਤੇ ਮੈਂਬਰ ਬਣਨ ਲਈ ਸਾਈਨ-ਅੱਪ ਕਰਨ ਲਈ, bc1c.ca/membership 'ਤੇ ਜਾਓ।

